

ਦਫਤਰ: ਉਪ ਮੰਡਲ ਇੰਜੀਨੀਅਰ,
ਪ੍ਰਾਂਤਕ ਉਪ ਮੰਡਲ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ, ਖੰਨਾ।

ਮੀਮੇ ਨੰਬਰ... 2023...

ਮਿਤੀ: 31.08.2023

ਸੇਵਾ ਵਿਖੇ

ਪ੍ਰਿੰਸੀਪਲ,
ਪਲੇਨਟ-ਈ-ਸਕੂਲ,
ਸਮਰਲਾ ਰੋਡ ਖੰਨਾ, ਜਿਲ੍ਹਾ-ਲੁਧਿਆਣਾ।

ਵਿਸ਼ਾ: ਸਾਲ 2023-24 ਲਈ ਬਿਲਡਿੰਗ ਮੋਢਟੀ ਸਰਟੀਫਿਕੇਟ ਜਾਰੀ ਕਰਨ ਸਬੰਧੀ।

ਹਵਾਲਾ: ਆਪ ਦਾ ਪੱਤਰ ਨੰ. ਪੀ.ਈ.ਐਸ/99/2023/24 ਮਿਤੀ 18.08.2023, ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਨੰ.3, ਲੋ.ਨਿ.ਵਿ. (ਭ ਤੇ ਮ) ਸ਼ਾਖਾ, ਲੁਧਿਆਣਾ ਜੀ ਦੇ ਪਤੇ ਤੇ।

ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਆਪ ਵੱਲੋਂ ਦਿੱਤੇ ਗਏ ਦਸਤਾਵੇਜ਼ਾਂ ਅਨੁਸਾਰ ਉਕਤ ਸਕੂਲ ਦੀ ਬਿਲਡਿੰਗ ਦਾ Visual ਨਿਰੀਖਣ ਕੀਤਾ ਗਿਆ ਅਤੇ ਪਾਇਆ ਗਿਆ ਹੈ ਕਿ ਨੱਧੀ ਪ੍ਰੋਫਾਰਮ ਦੇ Part-II ਵਿੱਚ ਦਰਸਾਈਆਂ ਸ਼ਰਤਾਂ ਦੇ ਅਧਾਰ ਤੇ ਉਕਤ ਸਕੂਲ ਦੀ ਇਮਾਰਤ ਵੇਖਣ ਨੂੰ ਸੁਰੱਖਿਅਤ ਜਾਪਦੀ ਹੈ। ਇਸ ਸਰਟੀਫਿਕੇਟ ਦੀ ਮਿਆਦ ਮਿਤੀ 31.03.2024 ਤੱਕ ਹੈ। ਇਸ ਤੋਂ ਇਲਾਵਾ ਇਹ ਸਰਟੀਫਿਕੇਟ ਆਪ ਨੂੰ ਇਸ ਸ਼ਰਤ ਤੇ ਜਾਰੀ ਕੀਤਾ ਜਾਂਦਾ ਹੈ ਕਿ ਜੇਕਰ ਆਪ ਵੱਲੋਂ ਉਕਤ ਸਰਟੀਫਿਕੇਟ ਲਈ ਜਮ੍ਹਾਂ ਕਰਵਾਈ ਗਈ ਫੀਸ ਵਿੱਚ ਕਿਸੇ ਵੀ ਕਿਸਮ ਦਾ ਵਾਧਾ ਹੁੰਦਾ ਹੈ ਤਾਂ ਆਪ ਉਹ ਜਮ੍ਹਾਂ ਕਰਵਾਉਣ ਦੇ ਪਾਬੰਦ ਹੋਵੋਗੇ।

ਨੱਧੀ/ ਉਪਰੋਕਤ ਅਨੁਸਾਰ

ਉਪ ਮੰਡਲ ਇੰਜੀਨੀਅਰ,
ਪ੍ਰਾਂਤਕ ਉਪ ਮੰਡਲ ਲੋ.ਨਿ.ਵਿ.
(ਭ ਤੇ ਮ) ਸ਼ਾਖਾ, ਖੰਨਾ।

ਪਿੱਠ ਅੰਕਣ ਨੰ.....

ਮਿਤੀ.....

ਉਪਰੋਕਤ ਦਾ ਉਤਾਰਾ ਕਾਰਜਕਾਰੀ ਇੰਜੀਨੀਅਰ, ਉਸਾਰੀ ਮੰਡਲ ਨੰ. 3, ਲੋ.ਨਿ.ਵਿ. (ਭ ਤੇ ਮ) ਸ਼ਾਖਾ, ਲੁਧਿਆਣਾ ਜੀ ਨੂੰ ਉਹਨਾਂ ਦੇ ਪਿੱਠ ਅੰਕਣ ਨੰ. 260 ਮਿਤੀ 18.08.2023 ਦੇ ਸਬੰਧ ਵਿੱਚ ਸੂਚਨਾ ਹਿੱਤ ਭੇਜ ਕੇ ਰਿਪੋਰਟ ਕੀਤੀ ਜਾਂਦੀ ਹੈ ਕਿ ਸਕੂਲ ਵੱਲੋਂ ਇੰਸਪੈਕਸ਼ਨ ਫੀਸ ਰਕਮੀ 20,000/- ਰੁਪਏ, E-Challan Receipt No. 7751473 Dated 29.08.2023 ਰਾਹੀਂ Head 0059-80-800-85-00 ਵਿੱਚ ਜਮ੍ਹਾਂ ਕਰਵਾਈ ਗਈ ਹੈ।

ਉਪ ਮੰਡਲ ਇੰਜੀਨੀਅਰ,
ਪ੍ਰਾਂਤਕ ਉਪ ਮੰਡਲ ਲੋ.ਨਿ.ਵਿ.
(ਭ ਤੇ ਮ) ਸ਼ਾਖਾ, ਖੰਨਾ।

G. Malik

PRINCIPAL
PLANET-E-SCHOOL
(AFFILIATED TO CBSE)
Samrala Road, Khanna-141401
Distt. Ludhiana, Punjab, India

PART-1

(To be filled by head of School/Institute)

1. Name of the School **Planet E Sen. Sec. Coeducational School, Khanna**
2. Location **Khanna Samrala Road, Salaudhi, Samrala, Distt Ldh, Punjab.**
3. Plot Area **23310 Sq meters**
4. Plinth Area **12450 Sq meters.**
5. Number of Storey **4**
6. Year of Construction of Building **2012**
7. If the building has been constructed under the supervision of the qualified Engineer, the following details may be given
 - a) Name of the Engineer with qualification
 - b) Address of Engineer
 - c) Set of Structural drawings used in the construction if available
 - d) Name & Address of the architect with qualification
8. Whether the building has been constructed for the purpose of
 - a) School Yes/No
 - b) Residential purpose and converted for use as a School Yes/No
9. Materials used for roofs
 - a) R.C.C Slabs/RBC Slabs Yes/No
 - b) R.S joists & Battons Yes/No
 - c) Wooden joists & Battons Yes/No
10. Materials used for walls
 - a) Mud Mortar Yes/No
 - b) Cement Mortar Yes/No
 - c) Lime mortar Yes/No
11. Flooring
 - a) Congremerate Yes/No
 - b) Terrazzo Yes/No
 - c) Brick Paving Yes/No
12. A detailed drawing indicating dimensions of the rooms, Along with size and location of doors and window (Attached) Yes/No
13. FOR FIRE SAFETY
 - a) Whether the width of the staircase is Mtr. Yes/No
 - b) Whether Portable fire extinguisher exists Yes/No
 - c) Whether School building is Free from inflammable & toxic material Yes/No
 - d) Whether cooking of food is done at a safe place Yes/No
 - e) Whether any Thatch or combustible material has been used Yes/No
14. Requirement for fire Protection Arrangements under NBC Part IV (For building height less than 15 meter)
 - a) Whether house real provided Yes/No
 - b) Whether down comer provided Yes/No
 - c) Whether underground static water storage tank of capacity 50000 Ltr. (If covered area exceeds 1500 sqm) Yes/No

Sub Divisional Engineer
Punjab

- d) Whether over head tank of capacity 10000 Ltrs. Exists (In case of house real 20000 Lt.
- e) Whether on electric and one diesel pump of 3kg/ Cum pressure of capacity 1620 LPM one electric Pump of capacity 180 LPM exist near underground static tank.
- f) Whether a Pump 3 kg/ cum pressure & 450/500 LPM exists near over head tank

Yes/No

Yes/No

Yes/No

Fire Safety Certificate is attached.

G. Malik
18/8/23

Signature with Stamp seal
of the School/Institution

PRINCIPAL
PLANET-E-SCHOOL
(AFFILIATED TO CBSE)
Samrala Road, Khanna-141401
Distt. Ludhiana, Punjab, India

PART-II

Building Safety Report

Name of School PLANET E School Khanna

Junior Engineer. Kuldip Singh have visited the above mentioned school building on 29.08.2023 and on visually inspection, it Seems visually safe subject the following observation & conditions.

- a) Parameters to check the stability and safety of building such as Architectural Drawings, Bearing capacity, Foundation detail, Structural Drawings, Technical Specifications, Test Reports of Material used, Quality control Reports and certificate from the Engineer In Charges for construction are not available.
- b) In case any addition or expansion and modification to this building are done, Certificate may be re-obtained after the completion from the undersigned.
- c) In case the building is affected by flood or if there is any settlement walls/foundation or sagging of roofs etc, immediate inspection of the undersigned be arranged to check stability and safety of the Building.
- d) A separate certificate regarding Fire Fighting should be obtained from the competent Authority
- e) A separate certificate regarding Electrical works should be obtained from the competent authority.
- f) The owner of the building/Management is fully responsible regarding safety of the building from all angles in spite of this report.
- g) The covered area of the building is 13400.68 Sft.
- h) This report is not valid for legal purpose.
- i) The building visually seems safe to occupy for normal use up to 31.03.2024 under normal circumstances & conditions.

Sub Divisional Engineer,
Provincial Sub Division
P.W.D. B&R Br., Khanna